



Punjab Government Gazette

EXTRAORDINARY

Published by Authority

CHANDIGARH, FRIDAY, MARCH 6, 2020 (PHALGUNA 16, 1941 SAKA)

ਪੰਜਾਬ ਸਰਕਾਰ

ਆਮ ਰਾਜ ਪ੍ਰਬੰਧ ਵਿਭਾਗ
(ਮੰਤਰੀ ਮੰਡਲ ਮਾਮਲੇ ਸ਼ਾਖਾ)

ਅਧਿਸੂਚਨਾ

ਮਿਤੀ 6 ਮਾਰਚ, 2020

ਨੰ: 01/57/2020-1ਕੈਬ/2139-2145.-ਰਾਜਪਾਲ ਪੰਜਾਬ ਪ੍ਰਸੰਨਤਾ ਪੂਰਵਕ ਕੋਰੋਨਾ ਵਾਇਰਸ (COVID-19) ਦੀ ਰੋਕਥਾਮ ਕਰਨ ਲਈ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਗਰੁੱਪ ਆਫ ਮਨਿਸਟਰਜ਼ ਦਾ ਹੇਠ ਅਨੁਸਾਰ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

1. ਸਥਾਨਕ ਸਰਕਾਰ ਮੰਤਰੀ
 2. ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ
 3. ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ
 4. ਟਰਾਂਸਪੋਰਟ ਮੰਤਰੀ
 5. ਸਿਹਤ ਤੇ ਪਰਿਵਾਰ ਭਲਾਈ ਮੰਤਰੀ
 6. ਸਕੂਲ ਸਿੱਖਿਆ ਮੰਤਰੀ
 7. ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ
2. ਇਹ ਗਰੁੱਪ ਰੋਜਾਨਾ ਪੱਧਰ ਤੇ ਹਾਲਾਤ ਨੂੰ ਘੋਖਣ ਉਪਰੰਤ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੇਗਾ।
3. ਇਸ ਗਰੁੱਪ ਵਲੋਂ ਲਏ ਗਏ ਫੈਸਲਿਆਂ ਦਾ ਰੀਵਿਊ ਮੁੱਖ ਮੰਤਰੀ ਵਲੋਂ ਹਰ ਹਫਤੇ ਦਿਨ ਸੋਮਵਾਰ ਨੂੰ 3 ਵਜੇ (ਬਾ:ਦੁ) ਕੀਤਾ ਜਾਵੇਗਾ।

ਚੰਡੀਗੜ੍ਹ

ਮਿਤੀ 6 ਮਾਰਚ, 2020

ਕਰਨ.ਏ. ਸਿੰਘ

ਮੁੱਖ ਸਕੱਤਰ ਪੰਜਾਬ